

ਰਾਜ ਦੇ ਕਨੂੰਨ ਨੇ **CALWORKS** ਦੀ ਅਣਗਹਿਲੀ ਵਾਲੀ ਕਮਾਈ ਗਈ ਆਮਦਨੀ ਨੂੰ ਬਦਲ ਦਿੱਤਾ ਹੈ

1 ਜੂਨ, 2020 ਤੋਂ, CalWORKs ਵਿੱਚ ਨਵੇਂ ਨਿਯਮ ਲਾਗੂ ਹੋਣਗੇ, ਜਿਹਨਾਂ ਨਾਲ ਤੁਹਾਡੀ ਨਕਦੀ ਸਹਾਇਤਾ ਵਿੱਚ ਤਬਦੀਲੀ ਹੋ ਸਕਦੀ ਹੈ। ਜਦੋਂ ਤੁਹਾਡੀ ਗ੍ਰਾਂਟ ਦੀ ਗਣਨਾ ਕੀਤੀ ਜਾਂਦੀ ਹੈ, ਤਾਂ ਜੇ ਰਕਮ ਤੁਹਾਨੂੰ ਮਿਲਦੀ ਹੈ, ਉਹ ਤੁਹਾਡੇ ਪਰਿਵਾਰ ਦੇ ਸਦੱਸਾਂ ਦੀ ਸੰਖਿਆ ਅਤੇ ਤੁਹਾਨੂੰ ਹੋਣ ਵਾਲੀ ਕਿਸੇ ਵੀ ਆਮਦਨੀ ਦੇ ਆਧਾਰ 'ਤੇ ਹੁੰਦੀ ਹੈ। ਕਨੂੰਨ ਤੁਹਾਡੀ ਨਕਦੀ ਸਹਾਇਤਾ ਦੇ ਉਲਟ ਨਾ ਗਿਣੀ ਜਾਣ ਵਾਲੀ ਨਿਸ਼ਚਿਤ ਆਮਦਨੀ ਦੀ ਇਜਾਜ਼ਤ ਦਿੰਦਾ ਹੈ (ਆਮਦਨੀਆਂ ਦੀ ਅਣਗਹਿਲੀ)। ਨਵਾਂ ਕਨੂੰਨ, ਕਮਾਈ ਗਈ ਆਮਦਨੀ ਦੀ ਅਣਗਹਿਲੀ (Earned Income Disregard) (EID) ਨੂੰ ਬਦਲਦਾ ਹੈ। ਇਹਨਾਂ ਤਬਦੀਲੀਆਂ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੀ CalWORKs ਨਕਦੀ ਸਹਾਇਤਾ ਤੁਹਾਡੀ ਅਗਲੀ ਭੁਗਤਾਨ ਮਿਆਦ ਦੇ ਪਹਿਲੇ ਮਹੀਨੇ ਤੋਂ ਵਧ ਸਕਦੀ ਹੈ।

ਕੁਝ ਮਾਮਲਿਆਂ ਵਿੱਚ, ਆਪਣੀ ਮਰਜ਼ੀ ਨਾਲ ਸੂਚਿਤ ਕੀਤੀਆਂ ਤਬਦੀਲੀਆਂ ਦੇ ਨਤੀਜੇ ਵਜੋਂ ਇੱਕ ਪ੍ਰੋਗਰਾਮ ਲਈ ਫ਼ਾਇਦਿਆਂ ਵਿੱਚ ਵਾਧਾ ਹੋ ਸਕਦਾ ਹੈ, ਜਦਕਿ ਦੂਜੇ ਪ੍ਰੋਗਰਾਮ ਲਈ ਫ਼ਾਇਦੇ ਘਟ ਸਕਦੇ ਹਨ। ਉਦਾਹਰਨ ਲਈ, CalWORKs ਵਿੱਚ ਵਾਧੇ ਦੇ ਨਤੀਜੇ ਵਜੋਂ CalFresh ਫ਼ਾਇਦੇ ਘਟ ਸਕਦੇ ਹਨ। ਤੁਹਾਡੀ CalWORKs ਨਕਦੀ ਸਹਾਇਤਾ ਦੀ ਗਣਨਾ ਕਰਨ ਦਾ ਨਵਾਂ ਤਰੀਕਾ ਇਹ ਹੋਵੇਗਾ:

- ਜੇਕਰ ਤੁਹਾਡੇ ਪਰਿਵਾਰ ਨੂੰ ਇੱਕ ਮਹੀਨੇ ਵਿੱਚ \$500 ਤੋਂ ਵੱਧ ਅਪਾਹਜਪੁਣਾ-ਅਧਾਰਤ ਨਾ ਕਮਾਈ ਗਈ ਆਮਦਨੀ (Disability-Based Unearned Income) (DBI) ਮਿਲਦੀ ਹੈ, ਤਾਂ ਸਿਰਫ਼ \$500 ਨੂੰ ਅਣਗਹਿਲਾ ਕੀਤਾ ਜਾਵੇਗਾ। (DBI ਸੋਸ਼ਲ ਸਿਕਿਓਰਿਟੀ ਅਪਾਹਜਪੁਣਾ, ਕਰਮਚਾਰੀ ਮੁਆਵਜ਼ਾ, ਰਾਜ ਦੇ ਅਪਾਹਜਪੁਣੇ ਸਬੰਧੀ ਫ਼ਾਇਦੇ ਆਦਿ ਹੋ ਸਕਦੀ ਹੈ)। \$500 ਤੋਂ ਵੱਧ DBI ਨੂੰ ਤੁਹਾਡੀ ਗ੍ਰਾਂਟ ਰਕਮ ਵਿੱਚੋਂ ਘਟਾਇਆ ਜਾਵੇਗਾ।
- ਜੇਕਰ ਤੁਹਾਡੇ ਪਰਿਵਾਰ ਨੂੰ ਇੱਕ ਮਹੀਨੇ ਵਿੱਚ \$500 ਜਾਂ ਇਸਤੋਂ ਘੱਟ DBI ਮਿਲਦੀ ਹੈ, ਤਾਂ ਤੁਹਾਡੇ ਨਕਦੀ ਸਹਾਇਤਾ ਭੁਗਤਾਨ ਦਾ ਹਿਸਾਬ ਲਗਾਉਣ ਸਮੇਂ ਕੋਈ DBI ਨਹੀਂ ਗਿਣੀ ਜਾਵੇਗੀ।
- ਜੇਕਰ ਤੁਹਾਡੀ ਕਮਾਈ ਗਈ ਆਮਦਨੀ ਵੀ ਹੈ, ਤਾਂ \$500 DBI ਅਣਗਹਿਲੀ ਆਮਦਨੀ ਦੀ ਬਾਕੀ ਕਿਸੇ ਵੀ ਰਕਮ ਨੂੰ ਤੁਹਾਡੀ ਨਕਦੀ ਸਹਾਇਤਾ ਦੀ ਗਣਨਾ ਕਰਨ ਵੇਲੇ ਆਮਦਨੀ ਦੇ ਤੌਰ 'ਤੇ ਨਹੀਂ ਗਿਣਿਆ ਜਾਵੇਗਾ।
- ਇਸਤੋਂ ਇਲਾਵਾ, ਕਿਸੇ ਵੀ ਬਾਕੀ ਕਮਾਈ ਗਈ ਆਮਦਨੀ ਵਿੱਚੋਂ 50% ਨੂੰ ਵੀ ਅਣਗਹਿਲਾ ਕਰ ਦਿੱਤਾ ਜਾਵੇਗਾ।
- ਬਾਕੀ ਤੁਹਾਡੀ ਕੁੱਲ ਗਿਣਨਯੋਗ ਆਮਦਨੀ ਹੈ। ਇਹ ਉਹ ਰਕਮ ਹੈ, ਜਿਸਦੀ ਵਰਤੋਂ ਤੁਹਾਡੀ ਗ੍ਰਾਂਟ ਦਾ ਹਿਸਾਬ ਲਗਾਉਣ ਵਾਸਤੇ ਕੀਤੀ ਜਾਵੇਗੀ।

ਹੇਠਾਂ ਉਦਾਹਰਨ ਦਿੱਤਾ ਗਿਆ ਹੈ ਕਿ ਸਿਰਫ਼ ਕਮਾਈ ਗਈ ਆਮਦਨੀ ਦੇ ਨਾਲ ਇਸ ਸਮੇਂ ਸਹਾਇਕ ਯੂਨਿਟ (Assistance Unit, AU) ਵਿੱਚ ਨਕਦੀ ਸਹਾਇਤਾ ਕਿਵੇਂ ਗਿਣੀ ਜਾਵੇਗੀ।

ਮਾਤਾ ਅਤੇ ਦੋ ਬੱਚਿਆਂ ਵਾਲੇ ਪਰਿਵਾਰ ਦੀ ਨਿਰੋਲ ਕਮਾਈ ਗਈ ਆਮਦਨੀ \$1200 ਪ੍ਰਤੀ ਮਹੀਨਾ ਹੈ। ਪਰਿਵਾਰ ਖੇਤਰ 1 ਵਿੱਚ ਰਹਿੰਦਾ ਹੈ।

ਇਸ ਉਦਾਹਰਨ ਵਿੱਚ ਮੌਜੂਦਾ \$225 EID ਦੀ ਵਰਤੋਂ ਕੀਤੀ ਗਈ ਹੈ:	ਇਹ \$500 EID ਦੀ ਵਰਤੋਂ ਕਰਨ ਵਾਂਗ ਹੀ ਉਦਾਹਰਨ ਹੈ:
\$1200 ਕਮਾਈ ਗਈ ਨਿਰੋਲ ਆਮਦਨੀ	\$1200 ਕਮਾਈ ਗਈ ਨਿਰੋਲ ਆਮਦਨੀ
- 225 EID	- 500 EID
\$975 ਪੂਰਾ ਜੋੜ	\$700 ਪੂਰਾ ਜੋੜ
- 487.50 EID ਦਾ 50 ਪ੍ਰਤੀਸ਼ਤ	- 350 EID ਦਾ 50 ਪ੍ਰਤੀਸ਼ਤ
\$487 *ਕੁੱਲ ਵਿਚਾਰਨ ਯੋਗ ਆਮਦਨੀ	\$350 *ਕੁੱਲ ਵਿਚਾਰਨ ਯੋਗ ਆਮਦਨੀ
\$878 ਅਧਿਕਤਮ ਸਹਾਇਤਾ ਭੁਗਤਾਨ (ਖੇਤਰ 1 ਵਿੱਚ 3 ਸਦੱਸਾਂ ਦਾ ਪਰਿਵਾਰ)	\$878 ਅਧਿਕਤਮ ਸਹਾਇਤਾ ਭੁਗਤਾਨ (ਖੇਤਰ 1 ਵਿੱਚ 3 ਸਦੱਸਾਂ ਦਾ ਪਰਿਵਾਰ)
- 487 ਕੁੱਲ ਵਿਚਾਰਨ ਯੋਗ ਆਮਦਨੀ	- 350 ਕੁੱਲ ਵਿਚਾਰਨ ਯੋਗ ਆਮਦਨੀ
\$391 ਮਾਸਿਕ ਗ੍ਰਾਂਟ ਰਕਮ	\$528 ਮਾਸਿਕ ਗ੍ਰਾਂਟ ਰਕਮ

* ਕੁੱਲ ਗਿਣੀ ਜਾਣ ਯੋਗ ਆਮਦਨੀ ਨੂੰ ਪੂਰੀਆਂ ਡਾਲਰ ਰਕਮਾਂ ਵਿੱਚ ਪੂਰਾ ਕੀਤਾ ਜਾਂਦਾ ਹੈ।

ਹੇਠਾਂ ਉਦਾਹਰਨ ਦਿੱਤਾ ਗਿਆ ਹੈ ਕਿ ਅਪਾਹਜਪੁਣੇ-ਅਧਾਰਤ ਆਮਦਨੀ ਦੇ ਨਾਲ AU ਵਿੱਚ ਨਕਦੀ ਸਹਾਇਤਾ ਕਿਵੇਂ ਗਿਣੀ ਜਾਵੇਗੀ।

ਮਾਤਾ ਅਤੇ ਦੋ ਬੱਚਿਆਂ ਵਾਲੇ ਪਰਿਵਾਰ ਦੀ ਨਿਰੋਲ ਕਮਾਈ ਗਈ ਆਮਦਨੀ \$1200 ਪ੍ਰਤੀ ਮਹੀਨਾ ਹੈ। ਹਰੇਕ ਬੱਚੇ ਨੂੰ ਨਾ ਮੌਜੂਦ ਮਾਪੇ ਦੇ ਅਪਾਹਜਪੁਣੇ ਦੇ ਦਾਅਵੇ ਦੇ ਆਧਾਰ 'ਤੇ \$200 ਤੱਕ ਦਾ ਅਪਾਹਜਪੁਣਾ ਫਾਇਦਾ ਮਿਲਦਾ ਹੈ।

\$400	ਅਪਾਹਜਪੁਣਾ-ਅਧਾਰਤ ਨਾ ਕਮਾਈ ਗਈ ਆਮਦਨੀ (DBI)
- 500	EID
(\$-100)	ਬਿਨਾਂ ਵਰਤੀ DBI ਦੀ ਅਣਗਹਿਲੀ
\$1200	ਕਮਾਈ ਗਈ ਨਿਰੋਲ ਆਮਦਨੀ
- 100	ਬਿਨਾਂ ਵਰਤੀ DBI ਦੀ ਅਣਗਹਿਲੀ (ਉੱਪਰ ਤੋਂ)
\$1100	ਪੂਰਾ ਜੋੜ
- 550	EID ਦਾ 50 ਪ੍ਰਤੀਸ਼ਤ
\$550	ਕੁੱਲ ਵਿਚਾਰਨ ਯੋਗ ਆਮਦਨੀ
\$878	ਅਧਿਕਤਮ ਸਹਾਇਤਾ ਭੁਗਤਾਨ (ਖੇਤਰ 1 ਵਿੱਚ 3 ਸਦੱਸਾਂ ਦਾ ਪਰਿਵਾਰ)
- 550	ਕੁੱਲ ਵਿਚਾਰਨ ਯੋਗ ਆਮਦਨੀ
\$328	ਮਾਸਿਕ ਗ੍ਰਾਂਟ ਰਕਮ

ਇਹ ਤਬਦੀਲੀਆਂ ਸ਼ਰਨਾਰਥੀ ਨਕਦੀ ਸਹਾਇਤਾ (Refugee Cash Assistance), ਐਂਟਰੈਂਟ ਨਕਦੀ ਸਹਾਇਤਾ (Entrant Cash Assistance) ਅਤੇ ਤਸਕਰੀ ਅਤੇ ਅਪਰਾਧ ਦੇ ਪੀੜਿਤਾਂ ਲਈ ਸਹਾਇਤਾ (Trafficking and Crime Victims Assistance) (TCVAP ਨਕਦੀ ਸਹਾਇਤਾ ਅਤੇ TCVAP CalWORKs) ਦੇ ਪ੍ਰਾਪਤਕਰਤਾਵਾਂ 'ਤੇ ਵੀ ਲਾਗੂ ਹੁੰਦੀਆਂ ਹਨ, ਕਿਉਂਕਿ ਇਹਨਾਂ ਪ੍ਰੋਗਰਾਮਾਂ ਦੇ ਅਧੀਨ ਨਕਦੀ ਸਹਾਇਤਾ ਭੁਗਤਾਨ CalWORKs ਰਕਮਾਂ 'ਤੇ ਅਧਾਰਤ ਹਨ।

ਤੁਹਾਨੂੰ ਇਹ ਦਰਸਾਉਣ ਵਾਲਾ ਕਾਰਵਾਈ ਦਾ ਨੋਟਿਸ ਮਿਲੇਗਾ ਕਿ ਇਹ ਗ੍ਰਾਂਟ ਵਾਧਾ ਕਿਵੇਂ ਕੀਤਾ ਗਿਆ ਸੀ। ਜੇਕਰ ਤੁਹਾਨੂੰ CalFresh ਵੀ ਮਿਲਦਾ ਹੈ, ਤਾਂ ਤੁਹਾਨੂੰ ਗ੍ਰਾਂਟ ਵਿੱਚ ਵਾਧੇ ਦੇ ਕਾਰਨ CalFresh ਫਾਇਦੇ ਘੱਟ ਮਿਲ ਸਕਦੇ ਹਨ। ਜੇਕਰ ਅਜਿਹਾ ਹੈ, ਤਾਂ ਤੁਹਾਨੂੰ ਤੁਹਾਡੀ ਨਵੀਂ CalFresh ਦੀ ਰਕਮ ਬਾਰੇ ਸੂਚਿਤ ਕਰਨ ਵਾਲਾ ਇੱਕ ਵੱਖਰਾ ਨੋਟਿਸ ਮਿਲੇਗਾ।